

1 ਫਰਵਰੀ, 2018

ਬ੍ਰੈਪਟਨ ਵਿੱਚ ਕਲਾ ਅਤੇ ਸੱਭਿਆਚਾਰ ਦੇ ਭਵਿੱਖ ਲਈ ਪ੍ਰੇਰਨਾ (INspiration) ਅਤੇ ਪ੍ਰਤੀਕਿਰਿਆ (INput) ਦੀ ਖੋਜ

ਬ੍ਰੈਪਟਨ, ਓਨਟਾਰੀਓ: 1 ਫਰਵਰੀ ਨੂੰ, ਸਿਟੀ ਆਫ ਬ੍ਰੈਪਟਨ (City of Brampton) ਨੇ ਇੱਕ ਔਨਲਾਈਨ ਸਰਵੇਖਣ ਦੀ ਸ਼ੁਰੂਆਤ ਕੀਤੀ, ਜੋ ਬ੍ਰੈਪਟਨ ਦੇ ਪਹਿਲੇ ਕਲਚਰ ਮਾਸਟਰ ਪਲਾਨ (Culture Master Plan) ਦੇ ਵਿਕਾਸ ਲਈ ਇੱਕ ਵਿਆਪਕ ਜਨਤਕ ਭਾਗੀਦਾਰੀ ਵਾਲੀ ਕਾਰਜਨੀਤੀ ਹੈ, ਇਹ ਯੋਜਨਾ ਕਲਾ ਅਤੇ ਸੱਭਿਆਚਾਰ ਲਈ ਇੱਕ ਭਾਈਚਾਰਾ-ਪ੍ਰੇਰਿਤ ਦ੍ਰਿਸ਼ਟੀਕੋਣ ਹੈ, ਜੋ ਅਗਲੇ ਦਸ ਸਾਲਾਂ ਤੱਕ ਮਿਊਨਿਸਿਪਲ ਦੀਆਂ ਸੱਭਿਆਚਾਰਕ ਸੇਵਾਵਾਂ ਅਤੇ ਨਿਵੇਸ਼ਾਂ ਦੀ ਡਿਲੀਵਰੀ ਦੇ ਸਬੰਧ ਵਿੱਚ ਮਾਰਗਦਰਸ਼ਨ ਕਰੇਗਾ।

ਫਰਵਰੀ ਅਤੇ ਮਾਰਚ 2018 ਦੇ ਦੌਰਾਨ ਭਾਗੀਦਾਰੀ ਵਾਲੇ 70 ਤੋਂ ਵੱਧ ਮੌਕਿਆਂ ਦੇ ਨਾਲ, ਸਿਟੀ ਬ੍ਰੈਪਟਨ ਵਿੱਚ ਕਲਾ ਅਤੇ ਸੱਭਿਆਚਾਰ ਬਾਰੇ ਭਾਈਚਾਰੇ ਦੇ ਦ੍ਰਿਸ਼ਟੀਕੋਣਾਂ ਦੇ ਨਾਲ-ਨਾਲ, ਭਵਿੱਖ ਲਈ ਮੁੱਲਾਂ ਅਤੇ ਇੱਛਾਵਾਂ ਦਾ ਪਤਾ ਲਗਾਉਣ ਲਈ ਵਚਨਬੱਧ ਹੈ। ਭਾਗੀਦਾਰੀ ਲਈ ਹੋਰ ਮੌਕਿਆਂ ਵਿੱਚ ਸ਼ਾਮਲ ਹਨ, ਆਸਪਾਸ ਦੇ ਖੇਤਰਾਂ ਵਿੱਚ ਅਤੇ ਪੂਰੇ ਸ਼ਹਿਰ ਦੇ ਕਾਰਜਕਰਮਾਂ ਵਿੱਚ ਸਟੇਕਹੋਲਡਰਾਂ ਦੀਆਂ ਵਰਕਸ਼ਾਪਾਂ ਅਤੇ ਬਿਨਾਂ ਯੋਜਨਾ ਅਚਨਚੇਤ (ਪੌਪ-ਅਪ) ਭਾਗੀਦਾਰੀਆਂ। ਸ਼ਾਮਲ ਹੋਣ ਬਾਰੇ ਜਾਣਕਾਰੀ ਦੇ ਵੇਰਵੇ ਕਲਚਰ ਮਾਸਟਰ ਪਲਾਨ ਦੀ ਵੈਬਸਾਈਟ www.brampton.ca/culturemasterplan 'ਤੇ ਪ੍ਰਾਪਤ ਕੀਤੇ ਜਾ ਸਕਦੇ ਹਨ।

ਭਾਗੀਦਾਰੀ ਦੀ ਅਗਵਾਈ ਵਿੱਚ ਲੋਰਡ ਕਲਚਰਲ ਰਿਸੋਰਸਿਜ (Lord Cultural Resources) ਅਤੇ ਨੋਰਡੀਸਿਟੀ (Nordicity) ਦੀ ਇੰਡਸਟਰੀ ਵਿੱਚ ਪ੍ਰਮੁੱਖ ਪਦ ਵਾਲੇ ਵਿਅਕਤੀਆਂ ਦੀ ਟੀਮ ਸ਼ਾਮਲ ਹੈ, ਜਿਹਨਾਂ ਨੂੰ 2017 ਦੀ ਪਤਝੜ ਰੁੱਤ ਵਿੱਚ ਯੋਜਨਾ ਦੇ ਵਿਕਾਸ ਦਾ ਮੁਹਾਰਤ ਨਾਲ ਮਾਰਗਦਰਸ਼ਨ ਕਰਨ ਲਈ ਸ਼ਹਿਰ ਵੱਲੋਂ ਰੱਖਿਆ ਗਿਆ ਸੀ, ਜੋ ਜੂਨ 2018 ਵਿੱਚ ਪੂਰੀ ਹੋਵੇਗੀ। ਸੱਭਿਆਚਾਰਕ ਵਿਕਾਸ ਲਈ ਕਾਰਜਨੀਤੀ ਸਬੰਧੀ ਨਿਰਦੇਸ਼ ਮੁਹੱਈਆ ਕਰਨ ਤੋਂ ਇਲਾਵਾ, ਯੋਜਨਾ ਇੱਕ ਨਵੀਨਤਾਕਾਰੀ, ਜੁੜਿਆ ਹੋਇਆ ਅਤੇ ਸ਼ਾਨਦਾਰ ਵਿਸ਼ਵਵਿਆਪੀ ਸ਼ਹਿਰ ਬਣਨ ਲਈ ਸਿਟੀ ਦੇ ਵਿਆਪਕ ਯੋਜਨਾਬੰਦੀ ਦ੍ਰਿਸ਼ਟੀਕੋਣ ਦਾ ਮਹੱਤਵਪੂਰਨ ਤੱਤ ਹੈ।

ਹਵਾਲੇ:

ਕਲਾ ਅਤੇ ਸੱਭਿਆਚਾਰ ਓਨਟਾਰੀਓ ਵਿੱਚ ਨੈਕਰੀਆਂ ਪੈਦਾ ਕਰਦੇ ਹਨ, ਅਰਥਚਾਰਿਆਂ ਨੂੰ ਸੰਚਾਲਿਤ ਕਰਦੇ ਹਨ ਅਤੇ ਇਹ ਇੱਕ \$28.5 ਅਰਬ ਦਾ ਉਦਯੋਗ ਹੈ। ਬ੍ਰੈਪਟਨ ਵਿੱਚ ਸਾਡੇ ਆਸਪਾਸ ਰੋਮਾਂਚਕ ਮੌਕੇ ਹਨ। ਮੈਂ ਸਾਡੇ ਸਾਰੇ ਨਿਵਾਸੀਆਂ ਨੂੰ ਸਾਡੇ ਸਭ ਤੋਂ ਪਹਿਲੇ ਕਲਚਰ ਮਾਸਟਰ ਪਲਾਨ ਦੀ ਸਿਰਜਣਾ ਅਤੇ ਸਹਿਯੋਗ ਵਿੱਚ ਸ਼ਾਮਲ ਹੋਣ ਅਤੇ ਹਿੱਸਾ ਲੈਣ ਲਈ ਉਤਸ਼ਾਹਿਤ ਕਰਦੀ ਹਾਂ। ਆਉ ਇਕੱਠੇ ਮਿਲ ਕੇ ਬੇਬਾਕ ਬਣੀਏ ਅਤੇ ਬ੍ਰੈਪਟਨ ਵਿੱਚ ਕਲਾ ਅਤੇ ਸੱਭਿਆਚਾਰ ਲਈ ਇੱਕ ਪ੍ਰੇਰਿਤ ਅਤੇ ਸਾਂਝਾ ਭਵਿੱਖ ਬਣਾਈਏ!

- ਮੇਅਰ ਲਿੰਡਾ ਜੈਫਰੀ (Linda Jeffrey)

ਕਲਚਰ ਮਾਸਟਰ ਪਲਾਨ ਉਹਨਾਂ ਤਰੀਕਿਆਂ ਨੂੰ ਦੁਬਾਰਾ ਵਿਕਸਿਤ ਕਰਨ ਅਤੇ ਉਹਨਾਂ 'ਤੇ ਧਿਆਨ ਕੇਂਦਰਿਤ ਕਰਨ ਦਾ ਇੱਕ ਮੌਕਾ ਹੈ, ਜਿਹਨਾਂ ਵਿੱਚ ਅਸੀਂ ਇੱਕ ਸ਼ਾਨਦਾਰ ਸ਼ਹਿਰ ਦਾ ਨਿਰਮਾਣ ਕਰਨ ਲਈ ਦੂਜਿਆਂ ਨੂੰ ਪ੍ਰੇਰਿਤ ਕਰਦੇ ਹਾਂ ਅਤੇ ਕਲਾ ਅਤੇ ਸੱਭਿਆਚਾਰ ਵਿੱਚ ਨਿਵੇਸ਼ ਕਰਦੇ ਹਾਂ। ਇਹ ਯਕੀਨੀ ਬਣਾਉਣ ਲਈ ਜਨਤਕ ਭਾਗੀਦਾਰੀ ਬਹੁਤ ਮਹੱਤਵਪੂਰਨ ਹੈ ਕਿ ਇਹ ਯੋਜਨਾ ਭਾਈਚਾਰਾ-ਪ੍ਰੇਰਿਤ, ਵਿਲੱਖਣ ਅਤੇ ਉਤਸ਼ਾਹਿਤ ਹੈ। ਬ੍ਰੈਂਪਟਨ ਓਨਟੈਰੀਓ ਵਿੱਚ ਇੱਕ ਸੱਭਿਆਚਾਰਕ ਥਾਂ ਬਣਨ, ਬੇਹੱਦ ਰਚਨਾਤਮਕ ਪ੍ਰਤਿਭਾਵਾਂ ਅਤੇ ਵਸੀਲਿਆਂ, ਜੋ ਸਾਡਾ ਭਾਈਚਾਰਾ ਤਿਆਰ ਕਰਦੇ ਹਨ, ਦਾ ਨਿਰਮਾਣ ਕਰਨ ਲਈ ਤਿਆਰ ਹੈ।

- *ਬੌਬ ਡਾਰਲਿੰਗ (Bob Darling), ਡਾਇਰੈਕਟਰ, ਇਕੋਨੋਮਿਕ ਡੈਵਲੋਪਮੈਂਟ ਐਂਡ ਕਲਚਰ*

-30-

ਬ੍ਰੈਂਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬ੍ਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#) ਅਤੇ [Facebook](#) 'ਤੇ ਫਾਲੋ ਕਰੋ। www.brampton.ca 'ਤੇ ਹੋਰ ਜਾਣੋ।

ਮੀਡੀਆ ਸੰਪਰਕ

ਬ੍ਰਿਅਨ ਸਟਿੱਟਲ (Brian Stittle)

ਸੀਨੀਅਰ ਮੀਡੀਆ ਕੋਆਰਡੀਨੇਟਰ

ਸਿਟੀ ਆਫ ਬ੍ਰੈਂਪਟਨ

905.874.2143 | brian.stittle@brampton.ca